

Roll No. ....

Total Pages : 5

**4372/MH**

**B-2051**

**MACRO ECONOMICS AND  
INTERNATIONAL ECONOMICS**

Semester-IV

Time Allowed : 3 Hours] [Maximum Marks : 75

**Note :** The candidates are required to attempt **two** questions each from Sections A and B carrying 12 marks each and the entire Section C consisting of 9 short answer type questions carrying 3 marks each.

**SECTION—A**

1. Explain the Liquidity theory of Interest. 12
2. Explain the theories of inflation. 12

**4372/MH/666/W**

[P. T. O.

3. Explain the types and functions of banks. 12
4. How fiscal policy can be helpful in stabilization process of economy? Explain. 12

**SECTION—B**

5. Critically examine the role of W.T.O on LDCs. 12
6. Explain the role of SAARC in India's trade. 12
7. How disequilibrium in Balance of Payments can be corrected? Explain. 12
8. Explain the working of IMF. 12

**SECTION—C**

9. Write short notes on the following : 9×3=27
  - (i) Cambridge's equation.
  - (ii) Liquidity trap.
  - (iii) Instruments of monetary policy.

**4372/MH/666/W**

2

- (iv) Cost-push inflation.
- (v) Fisher's equation.
- (vi) Money market.
- (vii) Objectives of IBRD.
- (viii) Exchange rate.
- (ix) Reciprocal demand.

## PUNJABI VERSION

**ਨੋਟ :** ਭਾਗ A ਅਤੇ B ਹਰੇਕ ਵਿਚੋਂ ਦੋ-ਦੋ ਪ੍ਰਸ਼ਨ ਕਰੋ ਅਤੇ ਹਰੇਕ ਪ੍ਰਸ਼ਨ ਦੇ 12 ਅੰਕ ਹਨ। ਭਾਗ C ਸਾਰਾ ਕਰੋ। ਇਸ ਵਿਚ 9 ਸੰਖੇਪ ਉੱਤਰ ਵਾਲੇ ਪ੍ਰਸ਼ਨ ਲਾਜ਼ਮੀ ਹਨ ਅਤੇ ਹਰੇਕ ਪ੍ਰਸ਼ਨ ਦੇ 3 ਅੰਕ ਹਨ।

### ਭਾਗ—A

1. ਵਿਆਜ ਦੇ ਤਰਤਲਾ ਸਿਧਾਂਤ ਦੀ ਵਿਆਖਿਆ ਕਰੋ। 12
2. ਸਫੀਤੀ ਦੇ ਸਿਧਾਂਤਾਂ ਦੀ ਵਿਆਖਿਆ ਕਰੋ। 12
3. ਬੈਂਕਾਂ ਦੀਆਂ ਕਿਸਮਾਂ ਅਤੇ ਕਾਰਜਾਂ ਦੀ ਵਿਆਖਿਆ ਕਰੋ। 12
4. ਅਰਥ ਵਿਵਸਥਾ ਦੀ ਸਥਿਰਤਾ ਪ੍ਰਣਾਲੀ ਵਿੱਚ ਵਿੱਤੀ ਨੀਤੀ ਕਿਵੇਂ ਮਦਦਗਾਰ ਹੋ ਸਕਦੀ ਹੈ? ਵਿਆਖਿਆ ਕਰੋ। 12

### ਭਾਗ—B

5. ਘੱਟ ਵਿਕਸਿਤ ਦੇਸ਼ਾਂ ਵਿੱਚ ਡਬਲਯੂ.ਟੀ.ਓ. ਦੀ ਭੂਮਿਕਾ ਦੀ ਆਲੋਚਨਾਤਮਿਕ ਵਿਆਖਿਆ ਕਰੋ। 12
6. ਭਾਰਤ ਦੇ ਵਪਾਰ ਵਿਚ ਸਾਰਕ ਦੀ ਭੂਮਿਕਾ ਨੂੰ ਸਮਝਾਓ। 12

7. ਭੁਗਤਾਨਾਂ ਸ਼ੇਸ਼ ਦੇ ਅਸੰਤੁਲਨ ਨੂੰ ਕਿਵੇਂ ਠੀਕ ਜਾ ਸਕਦਾ ਹੈ?  
ਵਿਆਖਿਆ ਕਰੋ। 12
8. ਆਈ ਐੱਮ ਐੱਫ ਦੀ ਕਾਰਜ ਪ੍ਰਣਾਲੀ ਦੀ ਵਿਆਖਿਆ  
ਕਰੋ। 12

### ਭਾਗ—C

9. ਹੇਠ ਲਿਖੇ ਸਾਰੇ ਪ੍ਰਸ਼ਨਾਂ 'ਤੇ ਸੰਖੇਪ ਨੋਟ ਲਿਖੋ:  $9 \times 3 = 27$
- (i) ਕੈਮਬ੍ਰਿਜ ਦੇ ਸਮੀਕਰਨ।
  - (ii) ਤਰਤਲਾ ਜਾਲ।
  - (iii) ਮੁਦਰਾ ਨੀਤੀ ਦੇ ਸਧਾਨ।
  - (iv) ਕੀਮਤ-ਧੱਕਾ ਸਫੀਤੀ।
  - (v) ਫਿਸ਼ਰ ਦਾ ਸਮੀਕਰਨ।
  - (vi) ਧੰਨ ਮੰਡੀ।
  - (vii) ਆਈਬੀਆਰਡੀ ਦੇ ਉਦੇਸ਼।
  - (viii) ਵਟਾਂਦਰਾ ਦਰ।
  - (ix) ਪਰਿਵਰਤਨ ਦੀ ਮੰਗ (Reciprocal demand).